

COVID-19

(COVID-19)

ਕੀ ਤੁਸੀਂ ਪਿਛਲੇ 14 ਦਿਨਾਂ ਦੇ ਅੰਦਰ ਕੈਨੇਡਾ ਦੇ ਬਾਹਰ ਸਫ਼ਰ ਕੀਤਾ ਹੈ?
ਜਾਂ COVID-19 ਦੇ ਕਿਸੇ ਪੁਸ਼ਟੀ ਹੋਏ ਜਾਂ ਸੰਭਾਵੀ ਮਾਮਲੇ ਦੇ ਨਾਲ ਨਜ਼ਦੀਕੀ ਸੰਪਰਕ
ਵਿੱਚ ਰਹੇ ਹੋ?

ਅਤੇ

ਕੀ ਤੁਹਾਨੂੰ ਬੁਖਾਰ ਚੜ੍ਹਿਆ ਹੈ, ਜਾਂ ਖੰਘ ਲੱਗੀ ਹੈ, ਨੱਕ ਵਗ ਰਹੀ ਹੈ, ਗਲਾ ਦੁਖਦਾ ਹੈ
ਜਾਂ ਸਾਹ ਦੀ ਕਮੀ ਹੈ?
ਜੇ ਹਾਂ, **ਰੁਕੋ**।



ਕਿਰਪਾ ਕਰਕੇ:

(Please:)

1. ਅਲਕੋਹਲ ਵਾਲੇ ਹੈਂਡ ਰਬ ਦੇ ਨਾਲ ਆਪਣੇ ਹੱਥ ਸਾਫ਼ ਕਰੋ
2. ਮਾਸਕ ਪਾਓ
3. ਅਲਕੋਹਲ ਵਾਲੇ ਹੈਂਡ ਰਬ ਦੇ ਨਾਲ ਦੁਬਾਰਾ ਆਪਣੇ ਹੱਥ ਸਾਫ਼ ਕਰੋ
4. ਨਰਸ ਜਾਂ ਫ੍ਰੰਟ ਡੈਸਕ ਨੂੰ ਤੁਰੰਤ ਸੂਚਨਾ ਦਿਓ

ਮੂਲ ਮਿਤੀ: ਮਾਰਚ-2020

ਵਧੇਰੀ ਜਾਣਕਾਰੀ ਲਈ, ਇੱਥੇ ਜਾਓ: www.ahs.ca/covid